

September 04, 2024

BSE Limited Corporate Relationship Department Phiroze Jeejeebhoy Towers, Dalal Street, Mumbai – 400 001

BSE: Scrip Code: 543251

The Manager, Listing Department National Stock Exchange of India Ltd. Exchange Plaza, Bandra Kurla Complex, Bandra (E), Mumbai – 400 051

NSE Symbol: RVHL

Sub.: <u>Compliance under Regulation 47 of SEBI (Listing Obligations and Disclosure Requirements)</u> Regulations, 2015.

Dear Sir/Madam,

Pursuant to the Regulation 30 and 47 of SEBI (Listing Obligations and Disclosure Requirements) Regulations, 2015, please find enclosed herewith copies of the newspaper advertisements regarding 05th Annual General Meeting of the Company to be held on 26th September 2024 at 09:30 A.M. IST at Best Western Maryland Hotel, Zirakpur, Chandigarh- 140603, Remote E-voting Information and Book Closure published on September 04, 2024, in the following newspapers: -

- Financial Express- All Edition and
- Desh Sewak-Punjabi Edition

This is for your kind information and record please.

Thanking you,

For Ravinder Heights Limited

Renuka Uniyal Company Secretary and Compliance Officer

Enclosed as above
















ਵਾਇਨਾਂਸ਼ੀਅਲ ਰੀਸਟਰੱਕਚਰਿਗ ਐਂਡ ਰੀਕੰਸਟਰੱਕਸ ਗਿਆਰਵੀਂ ਮੰਜ਼ਿਲ, ਹਯਾਤ ਰੀਜੇਂਸੀ ਹ ਨਿਊ ਟਾਵਰ, ਬੀਕਾਜੀ ਕਾਮਾ ਪਲੇਸ, ਨਿਊ ਦਿੱਲੀ-1 Х

ਅਚੱਲ ਜਾਇਦਾਦ ਦੀ ਵਿਕਰੀ ਲਈ ਈ ਨਿਲਾਮੀ ਲਈ ਪਬਲਿਕ ਨੌਟਿਸ

ਜੀਫਿਊਰਿਟਾਈਜ਼ੇਸ਼ਨ ਐੱਡ ਰੀਕੇਸਟਰਕਸ਼ਨ ਆਫ਼ ਵਾਈਨੈੱਸ਼ੀਅਲ ਐਸੇਟਸ ਐੱਡ ਇਨਫੌਰਸਮੈੱਟ ਆਫ਼ ਸਕਿਊਰਿਟੀ ਇੰਟਰਸਟ ਐਕਟ 2002 (ਐਕਟ) ਜਿਸ ਨੂੰ ਸਕਿਊਰਿਟੀ ਇਨਟਰਸਟ (ਇਨਫੌਰਸਮੈਂਟ) ਰੂਲ, 2002 ਦੇ ਰੂਲ 8(6) ਦੀਆਂ ਤਜਵੀਜ਼ਾਂ ਨਾਲ ਪੜ੍ਹਿਆ ਜਾਵੇ, ਤਹਿਤ ਅਚੱਲ ਜਾਇਦਾਦ ਦੀ ਵਿਕਰੀ ਲਈ ਵਿਕਰੀ ਨੈਟਿਸ। ਆਮ ਜਨ ਸਧਾਰਨ ਤੋਂ ਖਾਸ ਕਰ ਕਰਜਦਾਰਾਂ/ਗਿਰਵੀਕਾਰਾਂ/ਗਾਰੇਟਰਾਂ ਨੂੰ ਇਹ ਨੈਟਿਸ ਦਿੱਤਾ ਜਾਂਦਾ ਹੈ ਕਿ ਇੰਡਸਇੰਡ ਫੌਕ ਨਿਸਟਿਡ ਦੇ ਅਧਿਕਾਰਤ ਅਫ਼ਸ਼ਰ ਨੇ ਹੋਰ ਦਰਸਾਈ ਜਾਇਦਾਦ ਦਾ ਐਕਟ ਸੈਕਟਰ 13(2) ਤਹਿਤ ਨੈਟਿਸ ਜਾਰੀ ਕਰਦਿਆਂ ਹੋਰ ਦਰਸ਼ਾਈ ਤੋਂ ਨਿਸਟਿਡ ਦੇ ਅਧਿਕਾਰਤ ਅਫ਼ਸ਼ਰ ਨੇ ਹੋਰ ਦਰਸਾਈ ਜਾਇਦਾਦ ਦਾ ਐਕਟ ਸੈਕਟਰ 13(2) ਤਹਿਤ ਨੈਟਿਸ ਜਾਰੀ ਕਰਦਿਆਂ ਹੋਰ ਦਰਸ਼ਾਈ ਤੋਂ ਖਾਤੇ ਵਿਖੇ ''ਜਿਵੇਂ ਹੈ, ਜਿੱਥੇ ਹੈ", ''ਜਿਵੇਂ ਹੈ ਜੋ ਹੈ" ਅਤੇ ''ਜੋ ਕੁਝ ਹੈ ਉਥੇ ਹੈ" ਅਤੇ 'ਕੋਈ ਸ਼ਿਕਾਇਤ ਨਹੀਂ'' ਦੇ ਆਧਾਰ 'ਤੇ ਵੇਚਣ ਦੇ ਹੋਕ ਨਾਲ ਡੇਤਿਕ ਕਰਜ਼ਾ ਨੇ ਨਿਆ ਹੈ ਤਾਂ ਜੋ ਬਕਾਏ ਦੀ ਅਦਾਇਗੀ ਨਾ ਹੋਣ ਕਾਰਨ ਬੈਂਕ ਵੱਲ ਬਕਾਏ ਜਮ੍ਹਾ ਵਿਆਜ ਦੀ ਵਸੂਲੀ ਕੀਤੀ ਜਾ ਸਕੇ। ਨਿਮਨਰਸਤਾਖਰੀ ਨੇ ਫੌਕ ਵੱਲ ਬਕਾਏ ਦੀ ਵਸ਼੍ਰਲੀ ਲਈ ਐਕਟ 13(4) ਤਹਿਤ ਮਿਲੀ ਤਾਕਤ ਦੀ ਕਤੀ ਕਰਦਿਆਂ ਜਿਸ ਨੂੰ ਦੱਸੇ ਰੂਲ ਦੇ ਰੂਲ 8 ਨਾਲ ਪੜਿਆ ਜਾਵੇਂ ਤਹਿਤ ਜਾਇਦਾਦ ਦੀ ਵਿਕਰੀ ਦੀ ਵਿਕਰੀ ਦੀ ਤਜਵੀਜ਼ ਕੀਤੀ ਹੈ। ਹੋਰ ਦਰਸ਼ਾਈ ਜਾਇਦਾਦ ਦੀ ਵਿਕਰੀ ਈ ਨਿਲਾਮੀ ਰਾਹੀ ਵੈਬਪੋਰਟਲ https://www.bankeauctions.com ਰਾਹੀ ਕੀਤੀ ਜਾਵੇਗੀ।

ਖਾਤਾ/ਗਿਰਵੀਕਾਰਾਂ ਅਤੇ ਗਰੰਟਰਾਂ ਦੇ ਨਾਂ	ਡਿਮਾਂਡ ਨੌਟਿਸ ਮੁਤਾਬਿਕ ਰਕਮ ਅਤੇ ਡਿਮਾਂਡ ਨੌਟਿਸ ਦੀ ਮਿਤੀ
	Rs. 72,64,140.24 (ਰੁ. ਬਹੱਤਰ ਲੱਖ ਚੌਹੇਨ ਹਜ਼ਾਰ ਇਕ ਸੌ ਚਾਲੀ ਅਤੇ ਚੌਵੀ ਪੈਸੇ ਸਿਰਫ਼) ਮਿਤੀ: 31.12.2022 ਤੱਕ ਸਮੇਤ ਮਿਤੀ: 01.01.2023 ਤੋਂ ਹੋਰ ਵਿਆਜ ਜਮ੍ਹਾ ਲਾਗਤ, ਚਾਰਜ ਅਤੇ ਖਰਚੇ ਆਦਿ ਇਸ ਉਪਰੰਤ ਡਿਮਾਂਡ ਨੈਂਟਿਸ ਮਿਤੀ: 01.03.2023

ਜਾਇਦਾਦ ਦਾ ਵੇਰਵਾ	ਰਾਖਵੀਂ ਕੀਮਤ ਈਐਮਡੀ ਬੋਲੀ ਵਾਧਾ ਰਕਮ	ੂ ਈ ਨਿਲਾਮੀ ਦੀ ਮਿਤੀ ਅਤੇ ਸਮਾਂ	ਬੋਲੀ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ
ਮਕਾਨ ਅਤੇ ਪਲਾਟ ਨੇ: 51ਮਿੰਨ, ਐਮਸੀ ਨੇ: ਬੀ-24-3796, ਜਾਇਦਾਦ ਮਿਣਤੀ 100 ਵਰਗ	Rs. 71.00 ਲੱਖ	25.09.2024	23.09.2024
ਗਜ਼ ਜਿਸਦਾ ਖਸਰਾ ਨੈ: 2149/218-2150/218 ਖਾਤਾ ਨੈ: 1968/2143 ਸਫ਼ਾ ਨੈ:	Rs. 7.10 ਲੱਖ	ਸਵੇਰੇ 10:00 ਤੋਂ	ਸ਼ਾਮ 04:00
2237 ਰਾਹੀਂ ਜਮਾਬੰਦੀ ਸਾਲ 2007-08 ਸਥਿਤੀ ਪਿੰਡ ਤਰਫ ਸੌਦਾਂ ਹੱਦਬਸਤ ਨੰ: 172, ਆਬਾਦੀ ਮਹਾਂਵੀਰ ਜੈਨ ਕਲੋਨੀ ਤਹਿਸੀਲ ਅਤੇ ਜ਼ਿਲ੍ਹਾ ਲੁਧਿਆਣਾ ਮਲਕੀਅਤ ਸੀਮਾ ਜੈਨ	Rs. 1.00 ਲੱਖ	11:00	ਵਜੇ ਤੱਕ

ਅਧਿਕਾਰਤ ਅਫਸਰ ਦਾ ਨਾਂ ਅਤੇ ਸੰਪਰਕ ਵੇਰਵੇ: ਸ੍ਰੀ ਯਤੇਂਦਰ ਕੁਮਾਰ ਮੌਬਾ. 99907-99379, ਈ-ਮੌਲ ਆਈਡੀ: kumar.yatendra@indusind.co

ਨਿਯਮ ਅਤੇ ਸ਼ਰਤਾਂ 1. ਚਾਹਵਾਨ ਬੋਲੀਕਾਰ ਆਪਦੀ ਈਐਮਡੀ ਦਾ ਵੇਰਵਾ ਅਤੇ ਦਸਤਾਵੇਜ ਵੈਬਪੋਰਟਲ https://www.bankeauction.com (https://www.bankeauction.com 'ਤੇ ਮੁਫ਼ਤ 'ਚ ਆਪਣਾ ਨਾਂ ਰਜਿਸਟਰਡ ਕਰਕੇ ਯੂਜ਼ਰ ਆਈਡੀ ਅਤੇ ਪਾਸਵਰਡ ਪ੍ਰਾਪਤ ਕੀਤੇ ਜਾ ਸਕਦੇ ਹਨ) 'ਤੇ ਲੋਗਿਨ ਆਈਡੀ ਅਤੇ ਪਾਸਵਰਡ ਰਾਹੀਂ ਜਮ੍ਹਾ ਕਰਵਾ ਸਕਦੇ ਹਨ। ਈਐਮਡੀ ਐਨਈਐਫਟੀ/ਆਰਟੀਜੀਐਸ ਰਾਹੀਂ ਹੇਠ ਦਰਬਾਏ ਖਾਤੇ 00053564604005, ਆਈਐਫਐਸਸੀ ਕੱਡ : INDB000005 ਰਾਹੀਂ ਜਾਂ ਸਨਡਰਾਈ ਅਕਾਊਂਟ ਐਸੇਟ ਮੈਨੌਜਮੈਂਟ ਦੇ ਨਾਮ ਡਿਮਾਂਡ ਭਾਵਟ ਰਾਹੀਂ ਉੱਪਰ ਸਾਰਣੀ ਵਿੱਖੋਂ ਦਰਸ਼ਾਈ ਮਿਤੀ ਨੂੰ ਸ਼ਾਮ 4:00 ਵਜੇਂ ਤੋਂ ਪਹਿਲਾਂ ਜਮ੍ਹਾ ਕਰਵਾਈ ਜਾਵੇਂ। ਕਿਰਪਾ ਨੌਟ ਕਰੋ ਕਿ ਈਐਮਡੀ ਰਕਮ ਲਈ ਚੈਕ ਮਨਜ਼ੂਰ ਨਹੀਂ ਕੀਤੇ ਜਾਣਗੇ। 2. ਹਾਲਾਂਕਿ ਬੈਂਕ ਜੇਕਰ ਕੋਈ ਸਟੇਚੂਰੀ ਬਕਾਏ/ਭਾਰ/ਟੈਕਸ ਏਰੀਅਰ ਬਕਾਇਆ ਹੈ ਲਈ ਜ਼ਿਮੇਵਾਰ ਨਹੀਂ ਹੋਵੇਗਾ। ਚਾਹਵਾਨ ਬੋਲੀਕਾਰ ਜਾਇਦਾਦ ਦੇ ਭਾਰ, ਟਾਈਟਲ ਸਬੰਧੀ ਆਪਣੀ ਸੁਤੰਤਰ ਜਾਂਚ ਕਰ ਸਕਦੇ ਹਨ ਅਤੇ ਆਪਣੇ ਆਪ ਨੂੰ ਸੰਤੁਸ਼ਟ ਕਰਨ ਜਾਇਦਾਦ ਦਾ ਨਿਰੀਖਣ ਅਧਿਕਾਰਤ ਅਫ਼ਸਰ ਦੁਆਰਾ ਦਿੱਤੀ ਮਿਤੀ ਅਤੇ ਸਮੇਂ 'ਤੇ ਕੀਤਾ ਜਾ ਸਕਦਾ ਹੈ। 3. ਚਾਹਵਾਨ ਬੋਲੀਕਾਰ ਜਿਨ੍ਹਾਂ ਨੂੰ ਈਐਮਡੀ ਜਮ੍ਹਾ ਕਰਵਾਈ ਹੈ ਅਤੇ ਜਿਨ੍ਹਾਂ ਨੂੰ ਲੱਗਿਨ ਆਈਡੀ ਅਤੇ ਪਾਸਵਰਡ ਬਣਾਉਣ, ਡਾਟਾ ਅਪਲੱਡਿੰਗ, ਬੋਲੀ ਜਮ੍ਹਾ ਕਰਵਾਉਣ, ਈ ਬੋਲੀ ਪ੍ਕੀਰਿਆ ਆਦਿ ਲਈ ਸਹਾਇਤਾ ਦੀ ਲੋੜ ਹੈ ਉਹ ਸਾਡੇ ਸੇਵਾ ਪ੍ਰਦਾਤਾ ਮੈਸ. ਸੀ। ਇੰਡੀਆ ਪ੍ਰਾਈਵੇਟ ਲਿਮਟਿਡ, ਹੈਲਪਲਾਈਨ ਨੈ: 0124-4302020/2021/2022 /2023/2024, ਸ੍ਰੀ ਮਿਥਲੋਸ਼ -7080804466 ਈਮੇਲ ਆਈਡੀ : support@bankeauctions.com ਨੂੰ ਸੰਪਰਕ ਕਰ ਸਕਦੇ ਹਨ ਅਤੇ ਕਿਸੇ ਜਾਇਦਾਦ ਸਬੰਧੀ -ਜਾਣਕਾਰੀ ਲਈ ਉੱਪਰ ਦਰਸ਼ਾਏ ਮੁਤਾਬਿਕ ਅਧਿਕਾਰਤ ਅਤਸਰ ਨੂੰ ਕੈਮਕਾਜ ਵਾਲੇ ਦਿਨ ਦਫ਼ਤਰੀ ਘੈਟਿਆਂ (ਸਵੇਰੇ 10:00 ਤੋਂ ਸ਼ਾਮ 5:00) ਦੌਰਾਨ ਸੈਪਰਕ ਕਰ ਸਕਦੇ ਹਨ, 4. ਸਰਵੇਚ ਬੋਲੀ ਇੰਡਸਇੰਡ ਬੈਂਕ ਨਿਮਟਿਡ ਦੀ ਮਨਜ਼ੂਰੀ ਦਾ ਵਿਸ਼ਾ ਹੋਵੇਗੀ। ਅਧਿਕਾਰਤ ਅਫ਼ਸਰ ਨੂੰ ਬਿਨ੍ਹਾਂ ਕੋਈ ਕਾਰਨ ਦੱਸੇ ਕਿਸੇ ਪੇਸ਼ਕਸ਼/ਬੌਲੀ ਨੂੰ ਮਨਜ਼ੂਰ/ਖਾਰਜ ਕਰਨ ਦਾ ਹੱਕ ਹੋਵੇਗਾ। ਉਸਦਾ ਫੈਸਲਾ ਆਖਰੀ ਹੋਵੇਗਾ। 5. ਨਿਯਮੂ ਅਤੇ ਸ਼ਰਤਾਂਦੀ ਵਧੇਰੇ ਜਾਣਕਾਰੀ ਲਈ ਬੈਂਕ ਦੀ ਵੈਬਸਾਈਟ www.indusind.com ਅਤੇ www.bankeauctions.com ਦਾ ਹਵਾਨਾ ਲਓ

ਸਰਫੇਸੀ ਐਕਟ, 2002 ਦੇ ਨਿਯਮ 8 (6) ਅਤੇ ਨਿਯਮ 9(1) ਤਹਿਤ 15 ਦਿਨਾਂ ਦਾ ਸਟੈਚੁਰੀ ਵਿਕਰੀ ਨੌਟਿਸ

ਕਰਜਦਾਰਾਂ/ਗਰੈਟਰਾਂ/ਗਿਰਵੀਕਾਰਾਂ ਨੂੰ ਉਪਰ ਦਰਸ਼ਾਈ ਰਕਮ ਸਮੇਤ ਵਿਆਜ ਅਤੇ ਐਨਸਲਰੀ ਖਰਚੇ ਈ ਨਿਲਾਮੀ ਦੀ ਮਿਤੀ ਤੋਂ ਪਹਿਲਾ ਅਦਾ ਕਰਨ ਦਾ ਨੋਟਿਸ ਦਿੱਤਾ ਜਾਂਦਾ ਹੈ ਜਿਸ ਵਿੱਚ ਅਸਫਲ ਰਹਿਣ ਤੇ ਜਾਇਦਾਦ ਨਿਲਾਮ/ਵੇਚੀ ਜਾਵੇਗੀ ਅਤੇ ਜੇਕਰ ਕੋਈ ਬਕਾਇਆ ਬਚਦਾ ਹੈ ਨੂੰ ਸਮੇਤ ਵਿਆਜ ਅਤੇ ਖਰਚੇ ਦੇ ਵਸੂਲਿਆ ਜਾਵੇਗਾ।

ਸਥਾਨ : ਲੁਧਿਆਣਾ (ਪੰਜਾਬ) ਅਧਿਕਾਰਤ ਅਫਸਰ, ਇਡਸਇਡ ਬੈਂਕ ਲਿਮ. ਮਿਤੀ: 03.09.2024



ਪੰਜਾਬ ਨੈਸ਼ਨਲ ਬੈਂਕ

(ਭਾਰਤ ਸਰਕਾਰ ਦਾ ਅਦਾਰਾ) ਰ ਸੈਂਟਰ, ਬੈਂਕ ਸਕੁਏਅਰ, ਪੀਐਨਬੀ ਹਾਊਸ, ਦੂਜੀ ਮੰਜਿਲ, ਸੈਕਟਰ 17ਬੀ, ਚੰਡੀਗੜ੍ਹ ਈਮੇਲ : cs8214@pnb.co.in ਫੋਨ ਨੇ 0172-5065219

ਡਿਮਾਂਡ ਨੌਟਿਸ

ਸ਼ਕਿਊਰੀਟਾਈਜੇਸ਼ਨ ਐਂਡ ਰੀਕੈਸਟਰਕਸ਼ਨ ਆਫ਼ **ਫ** ਲ ਐਸਸਟ ਅਤੇ ਫੌਰਸਮੈਂਟ ਸਕਿਊਰਟੀ ਇੰਨਟਰਸਟ ਐਕਟ 200*2* (ਸਰਫੇਸੀ) ਦੇ ਸੈਕਸ਼ਨ 13(2) ਅਧੀਨ ਨੌਟਿਸ

ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਹੇਠ ਦਰਸਾਏ ਕਰਜ਼ਦਾਰ ਬੈਂਕ ਵੱਲੋਂ ਦਿੱਤੀਆਂ ਕਰੈਡਿਟ ਸਹੂਲਤਾਂ ਦੇ ਮੂਲ ਅਤੇ ਵਿਆਜ਼ ਦੀ ਮੁੜ ਅਦਾਇਗੀ ਵਿੱਚ ਦੋਸ਼ੀ ਹੋਏ ਹਨ ਅਤੇ ਇਹ ਸਹੂਲਤ ਐਨਪੀਏ ਵਿਚ ਤਬਦੀਲ ਹੋ ਗਈਆਂ ਹਨ। ਸਕਿਊਗੀਟਾਈਜੇਸ਼ਨ ਐਂਡ ਰੀਕੈਸਟਰਕਸ਼ਨ ਆਫ਼ ਫਾਇਨਾਸ਼ਲ ਐਸਸਟ ਅਤੇ ਇਨਫੋਰਸਮੈਂਟ ਸਕਿਊਰਟੀ ਇਨਟਰਸਟ ਐਕਟ 2002 ਦੇ ਸੈਕਸ਼ਨ 13(2) ਅਧੀਨ ਕਰਜਦਾਰਾਂ/ਗਰੰਟਰਾਂ ਨੂੰ ਉਨ੍ਹਾਂ ਦੇ ਆਖਰੀ ਜਾਣੂੰ ਪਤੇ 'ਤੇ ਰਜਿਸਟਰਡ/ਸਪੀਡ ਪੇਸਟ ਰਾਹੀ' ਨੋਟਿਸ ਭੇਜੇਂ ਗਏ ਸਨ।ਉਨ੍ਹਾਂ ਨੂੰ ਇਸ ਸਬੰਧੀ ਪਬਲਿਕ ਨੋਟਿਸ ਰਾਹੀ ਜਾਣਕਾਰੀ ਦਿਤੀ ਜਾਂਦੀ ਹੈ।

ਕਰਜਦਾਰਾਂ/ਗਰੰਟਰਾਂ/ਗਿਰਵੀਕਾਰਾਂ ਦਾ ਨਾਂ	ਸੁਰਖਿਅਤ ਜਾਇਦਾਦ ਦਾ ਵੇਰਵਾ	ਡਿਮਾਂਡ ਨੌਟਿਸ ਦੀ ਮਿਤੀ	ਡਿਮਾਂਡ ਨੌਟਿਸ ਮੁਤਾਬਕ ਰਕਮ	ਕਰਜੇ ਦੀ ਕਿਸਮ
ਪਲਾਟ ਨੈ: 12, ਮੈਜਿਲ ਨੈ: 12/2, ਗੋਲਡ ਚੇਨ, ਗੈਲੇਕਸੀ ਹੋਮਜ-2, ਪਿੰਡ ਪੀਰ ਮੁਛੱਲਾ, ਸਬ-ਤਹਿਸੀਲ ਜ਼ੀਰਕਪੁਰ,	ਮੁੱਖ ਪਲਾਟ ਨੰ: 12, ਮੈਜਿਲ ਨੰ: 12/2 ਜਿਸਦਾ ਕਵਰਡ ਏਰੀਆ 850 ਵਰਗ ਫੁੱਟ	31.08.2024	Rs.28,85,761.38 ਮਿਤੀ 30.08.2024 ਤੱਕ	ਹਾਊਸਿੰਗ ਲੈੱਨ
	ਸਥਿਤੀ ਗੋਲਡ ਚੇਨ. ਗੈਲੇਕਸੀ ਹੋਮਜ-2. ਪਿੰਡ ਪੀਰ ਮਛੱਲਾ		ਸਮੇਤ ਮਿਤੀ 08.08.2024 ਤੋਂ ਬਣਦਾ ਹੋਰ ਬਿਆਜ ਅਤੇ ਚਾਰਜ ਪੂਰੀ ਅਦਾਇਗੀ ਤੱਕ	
ਪਤਾ:#7 ਪਵਨ ਨਜ਼ਰ ਗਈ ਨੇ 3 ਕਾਂਗਤਾ ਕਲੋਨੀ				336 /4-

ਐਮ੍ਤਿਸਰ-143001, ਹੋਰ ਪਤਾ : #415, ਸੈਕਟਰ 6, 0), 339 (4-0), 340 (3-14), 343 (4-0)347 (4-16), 348 (3-10), ਕਿੱਟੇ 9 ਰਾਹੀਂ ਖੇਵਟ/ਖਤੇਨੀ ਨੰ: 34/ ਪੰਚਕੂਲਾ-134109, ਹੋਰ ਪਤਾ: ਸੀਨੀਅਰ ਵੇਲਬ ਮੈਨੇਜ਼ਰ, ਕਾਰਵੀ ਪ੍ਰਾਈਵੇਟ ਵੇਲਬ, ਐਸਸੀਓ 2417-2418, 49 ਉਪਰੋਕਤ ਦੱਸੀ ਮੈਜਿਨ ਦਾ 0 ਬਿੱਘਾ 0 ਬਿਸਵਾ 15 ਬਿਸਵਾਸੀ ਜੋ ਕਿ ਕੁੱਨ ਜਮੀਨ 36 ਬਿੱਘਾ 0 ਬਿਸਵੇਂ ਦਾ 15/14400 ਹਿੱਸਾ, ਹੱਦਬਸਤ ਨੇ: 53 ਰਾਹੀਂ ਜਮਾਬੰਦੀ 2016–2017 ਜੋ ਮਿਨਾਕਸ਼ੀ ਸਹਿਗਲ ਅਤੇ ਪ੍ਰਿੰਸ ਅਰੋੜਾ ਦੇ ਨਾਂ ਹੈ ਰਾਹੀਂ ਵਿਕਰੀ ਡੀਡ ਨੇ: 2018–19/13/1//2756, ਬੁੱਕ ਨੇ: 1 ਮਿਤੀ : 12.10.2018 ਸਬ ਰਜਿਸਟਰਾਰ ਸੈਕਟਰ 22-ਸੀ. ਚੰਡੀਗੜ ਅਤੇ ਸ਼ੀ ਪਿੰਸ ਅਰੋੜਾ ਪੱਤਰ ਸ਼੍ਰੀ ਸੂਭਾਸ਼ ਅਰੋੜਾ, ਪਲਾਟ ਨੰ: 12, ਮੈਜਿਲ ਨੰ: 12/2 ਜ਼ੀਰਕਪੁਰ ਵਿਖੇ ਰਜਿਸਟਰਡ।

ਗੱਲਡ ਚੇਨ, ਗੈਲੇਕਸੀ ਹੋਮਜ਼-2, ਪਿੰਡ ਪੀਰ ਮਛੱਲਾ ਸਬ-ਤਹਿਸੀਲ ਜੀਰਕਪਰ, ਤਹਿਸੀਲ ਡੇਰਾ ਬੱਸੀ, ਐਸਏਐਸ ਨਗਰ-140603, ਹੋਰ ਪਤਾ : #46, ਕਬੀਰ ਪਾਰਕ, ਸਾਹਮਤ ਗੁਰੂ ਨਾਨਕ ਦੇਵ ਯੂਨਵਿਰਸਿਟੀ, ਛੌਹਰਟਾ ਰੋਡ, ਐਮਿ੍ਤਸਰ-143001, ਹੋਰ ਪਤਾ : #415, ਸੈਕਟਰ 6, ਪੇਂਚਕੂਲਾ-134109, ਹੋਰ ਪਤਾ : ਸੀਨੀਅਰ ਐਨਾਲੀਸਟ, ਈਕਲੈਰਕਸ ਸਰਵਿਸਿਜ਼ ਲਿਮੁਟਿਡ, ਪਹਿਲੀ ਅਤੇ ਦੂਜੀ ਮੈਜਿਲ, ਟਾਵਰ ਏ ਅਤੇ ਬੀ, ਡੀਐਲਐਫ ਸਿਟੀ ਡਿਵੈਲਪਰਜ਼, ਰਾਜੀਵ ਗਾਂਧੀ ਚੇਡੀਗੜ੍ਹ ਟੈਕਨਾਲੌਜੀ ਪਾਰਕ, ਕਿਸ਼ਨਗੜ੍ਹ, ਸੈਕਟਰ 13, ਚੰਡੀਗੜ੍ਹ। ਬੀਓ : ਸੈਂਕਟਰ 20, ਪੰਚਕੂਲਾ (ਸੋਲ ਆਈਡੀ-094 310)

ਉਪਰੋਕਤ ਕਰਜਦਾਰਾ/ਗਰੇਟਰਾ ਨੂੰ ਇਹ ਸਲਾਹ ਦਿਤੀ ਜਾਦੀ ਹੈ ਕਿ ਨੌਟਿਸ ਵਿਚ ਦਰਸਾਈ ਰਕਮ ਇਸ ਨੌਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 60 ਦਿਨਾ ਦੇ ਅੰਦਰ ਅਦਾ ਕਰਨ ਨਹੀਂ ਤ ਮੁਆਦ ਖਤਮ ਹੋਣ ਉਪੰਕਤ ਸਕਿਊਰਿਟਾਈਜੇਸ਼ਨ ਆਵ ਵਾਇਨੈਸੀਅਨ ਅਸਟੇਸ਼ ਐਂਡ ਇਨਫੋਰਸਮੈਂਟ ਆਫ਼ ਸਕਿਊਰਿਟੀ ਇਟਰਸਟ ਐਕਟ 2002 ਦੇ ਸੈਕਸ਼ਨ 13(4) ਤਹਿਤ ਕਾਰਵਾਈ

ਤਹਾਨੇ ਇਹ ਧਿਆਨ ਦਿਵਾਇਆ ਜਾਂਦਾ ਹੈ ਕਿ ਐਕਟ ਦੇ ਸੈਕਸਨ 13 ਦੇ ਸੈਕਸਨ 8 ਤਹਿਤ ਅਜੇ ਵੀ ਤਹਾਡੇ ਕੋਲ ਸਰੱਖਿਅਤ ਜਾਇਦਾਦ ਨੂੰ ਛਡਾਉਣ ਦਾ ਸਮਾਂ ਬਾਕੀ ਹੈ। ਕਿਪਾ ਨੋਟ ਤੁਹਾਨੂੰ ਇਹ ਪਿਆਨ ਦਿਵਾਦਆਂ ਜਾਂਦਾ ਹੈ ਕਿ ਅਕਦ ਦ ਸਰਕਰ 1.2 ਦ ਸਰਕਨ ਤ ਤਹਿਤ ਆਜ ਦੂ 32°8 ਕਰ ਸੁਰਖਾਰਤ ਜਾਂਦਦਾ ਨੂੰ ਛਰਾਉਣ ਦਾ ਸਮਾ ਬਾਕ ਹੈ। ਕ੍ਰਿਧਾ ਨੂੰ ਕਰੋਂ ਕਿ ਐਕਟ ਦੇ ਸੈਕਰਨ 13(13) ਤਹਿਰ ਇਸ ਨੈਟਿਸ ਦੇ ਪ੍ਰਾਪਤੀ ਤੋਂ ਬਾਅਦ ਤੁਸੀ ਬੋਕ ਦੀ ਨਿਖਤੀ ਮੈਜੂਰੀ ਤੋਂ ਬਗੈਰ ਉਪਰ ਦਸ਼ੀ ਸੁਰਖਿਤ ਜਾਂਦਦਾ ਨੂੰ ਵਿਕਰੀ, ਕਿਰਾਏ ਜਾਂ ਹੋਰ (ਆਮ ਕਾਰੋਬਾਬ ਤੋਂ ਇਲਾਵਾ) ਕਿਸੇ ਤਰੀਕੇ ਨਾਲ ਤਕਦੀਲ ਨਹੀਂ ਕਰ ਸਕਦੇ। ਤੁਹਾਨੂੰ ਇਹ ਵੀ ਨੈਟਿਸ ਦਿਤਾ ਜਾਂਦਾ ਹੈ ਕਿ ਇਸ ਬੰਦੀਸ਼ ਦੀ ਜੇਕਰ ਉਨੀਘਣਾ ਕੀਤੀ ਜਾਂਦੀ ਹੈ ਤਾਂ ਉਹ ਦਸੇ ਐਕਟ ਤੁਹਿਤ ਗੈਰ ਕਾਨੂੰਨੀ ਹੋਵੇਗੀ। ਜੇਕਰ ਕਿਸੇ ਵੀ ਕਾਰਨ ਕਰਕੇ ਸੁਰਖਿਅਤ ਜਾਇਦਾਦ ਸਾਧਾਰਨ ਤਰੀਕੇ ਨਾਲ ਵੇਢੀ ਜਾਂ ਕਿਰਾਏ 'ਤੇ ਦਿਤੀ ਜਾਂਦੀ ਹੈ ਤਾਂ ਵਿਕਰੀ ਦੀ ਰਕਮ ਜਾਂ ਆਮਦਨ ਬੈਂਕ ਕੌਲ ਜਮਾਂ ਕੀਤੀ ਜਾਵੇਗੀ। ਇਸ ਆਮਦਨ ਲਈ ਤਹਾਨੇ ਬਕਾਇਦਾ ਖਾਤਾ ਖੋਲਣਾ ਹੋਵੇਗਾ।("ਸਾਡੇ ਕੌਲ ਹੋਰ ਸਰਖਿਅਤ ਜਾਇਦਾਦ 'ਤੇ ਕਾਰਵਾਈ ਕਰਨ ਦਾ ਹੱਕ ਹੈ)

ਕਿਪਾ ਇਸ ਨੋਟਿਸ ਦੀ ਮੰਗ ਦੀ ਪਾਲਣਾ ਕੀਤੀ ਜਾਵੇਂ ਅਤੇ ਕੁਝ ਵੀ ਮੋਦਭਾਗਾ ਨਾ ਕੀਤਾ ਜਾਵੇ। ਜੇਕਰ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ ਜਿਸ ਦੇ

ਪਰਦਾ ਜਨ ਰਚਨ ਦਾ ਸ਼ਹਾ ਬਰਦੇ ਅਤੇ ਸਿਟੇ ਦੇ ਜਿੰਮੇਵਾਰ ਤੁਸੀਂ ਹੋਵੇਗੇ। 'ਇਹ ਨੇਟਿਸ ਬੈਂਕ ਕੋਲ ਕੋਈ ਰਾਸਤਾ ਨਾ ਹੋਣ ਕਰਕੇ ਬਿਨਾ ਕਿਸੇ ਭੇਦਭਾਵ ਭੀਆਰਟੀ/ਅਦਾਲਤ ਤੋਂ ਪਹਿਲਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ।

ਮਿਤੀ: 02.09.2024 ਸਥਾਨ : ਚੰਡੀਗੜ ਅਧਿਕਾਰਤ ਅਫਸਰ

ਰਵਿੰਦਰ ਹਾਈਟਸ ਲਿਮਟਿਡ

ਸੀਆਈਐਨ : L70109PB2019PLC049331 ਸਮਾਦਾਐਨ: L70109P52019P2C048551 RAVINDER ਰਜਿ. ਦਫ਼ਤਰ: ਐਸਮੀਓ 71, ਪਹਿਲੀ ਮੀਜ਼ਲ, ਰੋਇਲ ਅਸਟੇਟ ਕੰਪਲੈਕਸ, ਜੀਰਕਪੁਰ, ਮੋਹਾਲੀ, ਪੰਜਾਬ -140603 ਕਾਰਪੋਰੇਟ ਦਫ਼ਤਰ: 7ਵੀਂ ਮੈਜ਼ਿਲ, ਡੀਸੀਐਮ ਬਿਲੀਫੋਗ, 16, ਬਾਰਪੈਂਡਾ ਰੋਡ, ਨਵੀਂ ਦਿੱਲੀ

- 110001, ਟੈਲੀਫੋਨ: +91-11-43639000, ਫੈਕਸ. +91-11-43639015 ਈਮੇਲ : info@ravinderheights.com ਵੈਬਸਾਇਟ: www.ravinderheights.com

ਪੰਜਵੀਂ ਸਾਲਾਨਾ ਜਨਰਲ ਮੀਟਿੰਗ ਦਾ ਨੋਟਿਸ, ਰੀਮੋਟ ਈਵੋਟਿੰਗ ਦੀ ਜਾਣਕਾਰੀ ਅਤੇ ਬੁੱਕ ਕਲੋਜ਼ਰ

ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਰਵਿੰਦਰ ਹਾਈਟਸ ਲਿਮਟਿਡ ("ਕੈਪਨੀ") ਦੇ ਮੈਂਬਰਾਂ ਦੀ ਪੰਜਵੀਂ ਸਾਲਾਨਾ ਜਨਰਲ ਮੀਟਿੰਗ ਵੀਰਵਾਰ 26 ਸਤੰਬਰ 2024 ਨੂੰ ਸਵੇਰੇ 09:30 ਵਜੇ ਬੈਸਟ ਵੈਸਟਰਨ ਮੈਗੇਲੈਂਡ ਹੋਟਲ ਜ਼ੀਰਕਪੁਰ, ਚੈਡੀਗੜ੍ਹ-140603 ਵਿਖੇ ਏਜੀਐਮ ਦੇ ਨੋਟਿਸ ਮਿਤੀ 28 ਅਗਸਤ, 2024 ਵਿਖੇ ਕਾਰੋਬਾਰ ਦੀ ਨਜਰਸਾਨੀ ਲਈ ਕੀਤੀ ਜਾਵੇਗੀ।

ਮਿਤੀ 31 ਮਾਰਚ, 2024 ਨੂੰ ਖਤਮ ਹੋਏ ਸਾਲ ਦੀ ਪੜ੍ਹਤਾਲੀ ਵਿੱਤੀ ਸਟੇਟਮੈਂਟ (ਸਟੈਂਡਅਲੌਨ ਅਤੇ ਕੈਨਸੋਲੀਡੇਟਡ) ਇਲੈਕਟ੍ਰੋਨਿਕ ਮਾਧਿਅਮ ਰਾਹੀਂ ਉਨ੍ਹਾਂ ਮੈਂਬਰਾਂ ਨੂੰ ਜਿਨ੍ਹਾ ਦੇ ਨਾਂ 30 ਅਗਸਤ, 2024 ਨੂੰ ਮੈਂਬਰ ਦੇ ਰਜਿਸਟਰਡ ਜਾਂ ਡਿਪੋਜਟਰੀਆਂ ਦੁਆਰਾ ਬਰਕਰਾਰ ਬੈਨੀਫਿਸ਼ੀਅਲ ਓਨਰ ਦੇ ਰਜਿਸਟਰ ਵਿਖੇ ਦਰਜ ਹਨ ਅਤੇ ਜਿਨ੍ਹਾਂ ਦੇ ਈ-ਮੇਲ ਪਤੇ ਕੈਪਨੀ/ਡਿਪੋਜਟਰੀਆਂ ਅਤੇ ਸ਼ੇਅਰ ਟਰਾਸਫਰ ਏਜੈਟ/ਡਿਪੋਜਟਰੀ/ਡਿਪੋਜਟਰੀ ਭਾਗੀਦਾਰ ('ਡੀਪੀ'') ਕੌਲ ਰਜਿਸਟਰਡ ਹਨ ਨੂੰ ਸਬੈਧਿਤ ਸਰਕੁਲਰਾਂ ਦੀ ਪਾਲਣਾ ਕਰਦੇ ਹੋਏ ਭੇਜ ਦਿੱਤੇ ਗਏ ਹਨ।

ਕੰਪਨੀਜ਼ ਐਕਟ 2013 ਦੇ ਸੈਕਸ਼ਨ 91 ਜਿਸ ਨੂੰ ਕੰਪਨੀਜ਼ (ਪ੍ਰਬੰਧਨ ਅਤੇ ਪ੍ਰਸ਼ਾਸਕੀ) ਨਿਯਮ 2014 ਦੇ ਨਿਯਮ 12 ਅਤੇ ਸੇਬੀ ਐਲਓਡੀਆਰ ਰੈਗੂਲੇਸ਼ਨਜ ਦੇ ਰੈਗੂਲੇਸ਼ਨ 42 ਨਾਲ ਪੜ੍ਹਿਆ ਜਾਵੇਂ ਪੀ ਪਾਲਣਾ ਕਰਦੇ ਹੋਏ ਮੈਂਬਰਾਂ ਦੇ ਰਜਿਸਟਰ ਅਤੇ ਕੈਪਨੀ ਦੀ ਸ਼ੇਅਰ ਟਾਂਸਫਰ ਬੁੱਕ ਵੀਰਵਾਰ 19 ਸਤੰਬਰ, 2024 ਤੋਂ ਵੀਰਵਾਰ 26 ਸਤੰਬਰ, 2024 (ਦੋਵੇਂ ਮਿਤੀਆਂ ਸ਼ਾਮਲ) ਤੱਕ ਏਜੀਐਮ

ਕੈਪਨੀਜ਼ ਐਕਟ 2013 ਦੇ ਸੈਕਸ਼ਨ 108 ਜਿਸ ਨੂੰ ਕੈਪਨੀਜ਼ (ਪ੍ਰਬੰਧਨ ਅਤੇ ਪ੍ਰਸ਼ਾਸ਼ਨ) ਨਿਯਮ 2014 ਦੇ ਨਿਯਮ 20 ਨਾਲ ਪੜਿਆ ਜਾਵੇ ਜੋ ਸਮੇਂ ਸਮੇਂ 'ਤੇ ਸੋਧੇ ਗਏ ਅਤੇ ਸੇਬੀ (ਲਿਸਟਿੰਗ ਓਬਲੀਗੇਸ਼ਨ ਐਂਡ ਡਿਸਕਲੇਂਜ਼ਰ ਰਿਕਵਾਇਰਮੈਂਟ) ਰੈਗੁਲੇਸ਼ਨ 2015 ਦੇ ਰੈਗੁਲੇਸ਼ਨ 44 ਦੀ ਪਾਲਣਾ ਕਰਦੇ ਹੋਏ ਕੈਪਨੀ ਈ ਵੋਟਿੰਗ ਦੀ ਸੁਵਿਧਾ ਪ੍ਰਦਾਨ ਕਰ ਰਹੀ ਹੈ ਤਾਂ ਜੋ ਉਹ ਏਜੀਐਮ ਦੇ ਨੋਟਿਸ ਵਿਖੇ ਦਰਸ਼ਾਏ ਮਤੇ 'ਤੇ ਇਲੈਕਟ੍ਰੇਨਿਕ ਮਾਧਿਅਮ ਰਾਹੀਂ ਆਪਣੇ ਵੇਂਟ ਦਾ ਇਸਤੇਮਾਲ ਕਰ ਸਕਣ। ਕੰਪਨੀ ਨੈਸ਼ਨਲ ਸਕਿਊਰਿਟੀ ਡਿਪੋਜ਼ਟਰੀ ਲਿਮਟਿਡ (ਐਨਐਸਡੀਐਲ) ਰਾਹੀ ਈਵੇਂਟਿੰਗ ਦੀ ਸੇਵਾ ਪ੍ਰਦਾਨ ਕਰ ਰਹੀ ਹੈ।

ਕੰਪਨੀ ਦੇ ਮੈਂਬਰਾਂ ਨੂੰ ਹੇਠ ਦਰਸ਼ਾਈ ਜਾਣਕਾਰੀ ਦਿੱਤੀ ਜਾਂਦੀ ਹੈ:

- 1. ਰੀਮੈਂਟ ਈ ਵੇਂਟਿੰਗ ਸੌਮਵਾਰ ਮਿਤੀ 23 ਸਤੰਬਰ, 2024 ਨੂੰ (ਸਵੇਰੇ 09:00 ਵਜੇ) ਤੋਂ ਸ਼ੁਰੂ ਹੋਵੇਗੀ ਅਤੇ ਬੁੱਧਵਾਰ 25 ਸਤੰਬਰ, 2024 ਨੂੰ (ਸ਼ਾਮ 05:00 ਵਜੇ) ਬੈਦ ਹੋ ਜਾਵੇਗੀ। ਇਸ ਉਪਰੰਤ ਰਿਮੋਟ ਈ-ਵੇਂਟਿੰਗ ਮਡਿਊਲ ਐਨਐਸਡੀਐਲ ਦੁਆਰਾ ਬੈਦ ਕਰ ਦਿੱਤਾ ਜਾਵੇਗਾ। ਮੈਂਬਰ ਦੁਆਰਾ ਮਤੇ ਉੱਤੇ ਪਾਇਆ ਗਿਆ ਵੋਟ ਬਦਲਿਆ ਨਹੀਂ ਜਾ ਸਕੇਗਾ।
- 2. ਮੈਂਬਰਾਂ ਦੇ ਵੇਂਟ ਪਾਉਣ ਦੇ ਹੱਕ ਕੱਟਆਫ ਮਿਤੀ 19 ਸਤੰਬਰ, 2024 ਨੂੰ ਕੰਪਨੀ ਦੇ ਕੁੱਲ ਭੂਗਤਾਨ ਕੀਤੀ ਸ਼ੇਅਰ ਪੂੰਜੀ ਦੇ ਪਰਸਪਰ ਉਨ੍ਹਾਂ ਦੇ ਸ਼ੇਅਰਾਂ ਦੇ ਮੁਤਾਬਿਕ ਹੋਣਗੇ ਸ਼ੇਅਰ ਧਾਰਕਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਈ-ਮੇਲ ਪਤੇ ਅਤੇ ਮੋਬਾਇਲ ਨੰਬਰ ਸਬੰਧਤ ਡਿਪੋਜਟਰੀਆਂ ਕੋਲ ਡਿਪੋਜਟਰੀ ਭਾਗੀਦਾਰਾਂ ਰਾਹੀਂ ਰਜਿਸਟਰਡ ਕਰਵਾਉਣ।
- 3. ਇੱਕ ਵਿਅਕਤੀ ਜਿਸ ਦਾ ਨਾਮ ਕੱਟਆਫ ਮਿਤੀ ਨੂੰ ਮੈਂਬਰਾਂ ਦੇ ਰਜਿਸਟਰ ਜਾਂ ਡਿਪੋਜਟਰੀਅ ਦੁਆਰਾ ਬਰਕਰਾਰ ਬੈਨੀਫਿਸ਼ੀਅਲ ਓਨਰ ਦੇ ਰਜਿਸਟਰ ਵਿਖੇ ਦਰਜ ਹੈ ਉਹ ਰਿਮੇਂਟ ਈ-ਵੋਟਿੰਗ ਅਤੇ ਜਨਰਲ ਮੀਟਿੰਗ ਵਿਖੇ ਬੈਲਟ ਪੇਪਰ ਰਾਹੀਂ ਵੋਟਿੰਗ ਦੀ ਸੂਵਿਧਾ ਲੈ ਸਕਦਾ ਹੈ।
- 4. ਇੱਕ ਮੈਂਬਰ ਜਿਸ ਨੇ ਏਜੀਐਮ ਤੋਂ ਪਹਿਲਾ ਆਪਣਾ ਵੋਟ ਰਿਮੇਂਟ ਈ-ਵੋਟਿੰਗ ਰਾਹੀਂ ਪਾ ਦਿੱਤ ਹੈ ਉਹ ਵੀ ਏਜੀਐਮ ਵਿਖੇ ਭਾਗ ਲੈ ਸਕਦਾ ਹੈ ਪ੍ਰੈਤੂ ਉਸ ਨੂੰ ਦੁਬਾਰਾ ਵੋਟ ਪਾਉਣ ਦੀ ਆਗਿਆ ਨਹੀਂ ਹੋਵੇਗੀ।
- 5. ਏਜੀਐਮ ਵਿਖੇ ਬੈਲਟ ਪੇਪਰ ਰਾਹੀਂ ਵੋਟ ਪਾਉਣ ਦੀ ਸੁਵਿਧਾ ਵੀ ਉਪਲੱਬਧ ਹੋਵੇਗੀ ਅਤੇ ਮੈਂਬਰ ਜੋ ਮੀਟਿੰਗ ਵਿਖੇ ਭਾਗ ਲੈ ਰਹੇ ਹਨ, ਜਿਨ੍ਹਾਂ ਨੇ ਰੀਮੈਂਟ ਈ ਵੋਟਿੰਗ ਰਾਹੀਂ ਆਪਣਾ ਵੋਟ ਨਹੀਂ ਪਾਇਆ ਹੈ, ਉਹ ਮੀਟਿੰਗ ਵਿਖੇ ਆਪਣੇ ਵੇਂਟ ਦਾ ਹੱਕ ਦਾ ਇਸਤੇਮਾਲ ਕਰ ਸਕਦੇ ਹਨ 6. ਕੋਈ ਵਿਅਕਤੀ ਜੋ ਕੈਪਨੀ ਦੁਆਰਾ ਮੀਟਿੰਗ ਦਾ ਨੋਟਿਸ ਭੇਜੇ ਜਾਣ ਤੋਂ ਬਾਅਦ ਕੈਪਨੀ ਦੇ ਸ਼ੇਅਰ ਖਰੀਦਦਾ ਹੈ ਅਤੇ ਮੈਂਬਰ ਬਣ ਜਾਂਦਾ ਹੈ ਉਹ ਈ-ਵੋਟਿੰਗ ਲਈ evoting@nsdl.co.in ਅਤੇ admin@skylinerta.com ਨੂੰ ਈ-ਮੇਲ ਰਾਹੀਂ ਬੇਨਤੀ ਭੇਜ ਕੇ ਆਪਣਾ ਲਾਗਇੰਨ ਆਈਡੀ ਅਤੇ ਪਾਸਵਰਡ ਪ੍ਰਾਪਤ ਕਰ ਸਕਦਾ ਹੈ।ਮੈਂਬਰਾਂ ਨੂੰ ਬੇਨਤੀ ਹੈ ਕਿ ਉਹ ਏਜੀਐਮ ਦੇ ਨੋਟਿਸ ਵਿਖੇ ਰਿਮੇਂਟ ਈ-ਵੋਟਿੰਗ ਸਬੰਧੀ ਹਦਾਇਤਾਂ ਨੂੰ ਧਿਆਨ ਪੂਰਵਕ ਪੜਨ।
- 7. ਕਿਸੇ ਜਾਣਕਾਰੀ ਲਈ ਤੁਸੀਂ www.evoting.nsdl.com ਦੇ ਡਾਊਨਲੋਡ ਸੈਕਸ਼ਨ ਵਿਖੇ ਉਪਲਬਧ ਮੈਂਬਰਾਂ ਲਈ ਫਰੀਕੁਐਟਲੀ ਆਸਕਡ ਕੂਆਸ਼ਚਨ (ਐਫਏਕਿਓ) ਅਤੇ ਮੈਂਬਰਾਂ ਲਈ ਈ-ਵੋਟਿੰਗ ਯੂਜਰ ਮੈਨੂਅਲ ਵੇਖ ਸਕਦੇ ਹੋ ਜਾਂ ਟੋਲ ਫਰੀ ਨੰਬਰ 022-48867000 ਜਾਂ evoting@nsdl.co.in ਤੇ ਈ-ਮੇਲ ਜਾਂ ਮਿਸ ਪਲਵੀ ਮਾਹਤਰੇ. ਸੀਨੀਅਰ ਮੈਨੇਜਰ ਨੈਸਨਲ ਸਕਿਓਰਿਟੀਜ਼ ਡਿਪੋਜਟਰੀ ਨਿਮਟਿਡ, ਟਰੇਡ ਵਰਲਡ, ਏ ਵਿੰਗ ਚੌਥੀ ਮੈਜਿਲ, ਕਮਾਲਾ ਮਿੱਲਜ ਕੰਪਾਉਡ, ਸੈਨਾਪਤੀ ਬਪਤ ਮਾਰਗ, ਲੇਅਰ ਪਾਰੇਲ, ਮੁੰਬਈ 400013 ਜਾਂ ਸੰਪਰਕ ਫੋਨ ਨੰਬਰ +91 22 24994545 ਜਾਂ ਕੈਪਨੀ ਦੇ ਆਰਟੀਏ ਜੋ ਕਿ ਸਕਾਈ ਲਾਈਨ ਫਾਈਨੈਸ਼ੀਅਲ ਸਰਿਵਸਸ ਪ੍ਰਾਈਵੇਟ ਲਿਮਟਿਡ ਨੂੰ +91-11-40450193-97, ਅਤੇ +91-11-26812682 83 ਜਾਂ ਈ-ਮੇਲ compliances@skylinerta.com ਜਾਂ ਕੈਪਨੀ ਦੇ ਸਕੱਤਰ ਨੂੰ

ਸਥਾਨ: ਨਵੀਂ ਦਿੱਲੀ

secretarial@ravinderheights.com ਤੇ ਸੈਪਰਕ ਕਰ ਸਕਦੇ ਹਨ। ਬਾ ਹਕਮ ਬੋਰਡ ਆਫ ਡਾਈਰੈਕਟਰ ਲਈ ਰਵਿੰਦਰ ਹਾਈਟਸ ਲਿਮਿਟਡ

ਸਹੀ/-ਮਿਤੀ: 04 ਸਤੰਬਰ, 2024

ਰੇਨੁਕਾ ਉਨੀਆਲ ਕੰਪਨੀ ਸਕੱਤਰ ਅਤੇ ਪਾਲਣਾ ਅਧਿਕਾਰੀ ਮੈੱਬਰਸ਼ਿਪ-ਏ71663

ਪੰਜਵੀਂ ਏਜੀਐਮ ਦਾ ਨੌਟਿਸ ਸਮੇਤ ਪ੍ਰਾਕਸੀ ਫਾਰਮ, ਹਾਜਰੀ ਸਲਿੱਪ ਅਤੇ ਸਾਲਾਨਾ ਰਿਪੋਰਟ ਸਮੇਤ

ਉਪਰੋਕਤ ਦਸਤਾਵੇਜ ਕੈਪਨੀ ਦੀ ਵੈਬਸਾਈਟ https://ravinderheights.com/rvhl ਅਤੇ ਸਟਾਕ ਐਕਸਚੇਜ ਦੀਆਂ ਵੈੱਬਸਾਈਟਾਂ ਜੋ ਕਿ ਬੀਐਸਈ ਲਿਮਟਿਡ www.bseindia.com ਅਤੇ ਨੈਸ਼ਨਲ ਸਟਾਕ ਐਕਸਚੇਜ ਆਫ ਇੰਡੀਆ ਲਿਮਟਿਡ www.nseindia.com ਅਤੇ ਨੈਸ਼ਨਲ ਸਕਿਓਰਿਟੀਜ ਡਿਪੋਜਟਰੀ ਲਿਮਟਿਡ ("ਐਨਐਸਡੀਐਲ") ਦੀ ਵੈੱਬਸਾਈਟ www.evoting.nsdl.com ਤੇ ਵੀ ਉਪਲੱਬਧ ਹਨ।

ਲਈ ਬੈਦ ਰਹਿਣਗੇ।

RAVINDER HEIGHTS LIMIT

CIN: L70109PB2019PLC049331

Regd. Office: SCO No. 71, First Floor. Royal Estate Cor Zirakpur, Mohali Punjab-140603 Corporate Office: 7" Floor, DCM Building, 16, Barakhamba Road, New Delhi - 110001

Tel: +91 11 43639000 • Fax: +91 11 43639015 E-mail: info@ravinderheights.com • Website: www.ravinderheights.com

NOTICE OF THE 05" ANNUAL GENERAL MEETING, REMOTE E-VOTING INFORMATION AND BOOK CLOSURE

NOTICE is hereby given that the Fifth Annual General Meeting of the Members of Ravinder Heights Limited ("the Company") will be held on Thursday, September 26, 2024, at 09:30 A.M. at Best Western Maryland Hotel Zirakpur, Chandigarh-140603 to transact the businesses as set out in Notice of AGM dated 28" August 2024

The Notice of 05" AGM along with proxy form, attendance Slip and Annual Report together with Audited Financial Statements (Standalone & Consolidated) for the year ended March 31, 2024, shall be sent through electronic mode to those Members whose names appeared in the Register of Members or in the Register of Beneficial Owners maintained by the depositories as on August 30, 2024 and whose email addresses are registered with the Company/Depositories & Share Transfer Agent/ Depository/ Depository Participant ("DPs") in compliance with relevant circulars.

The aforesaid documents are also available on the Company's website at https://ravinderheights.com/rvhl/ websites of the Stock Exchanges i.e. BSE Limited at www.bseindia.com and National Stock Exchange of India Limited at www.nseindia.com and on the website of National Securities Depository Limited ('NSDL') at www.evoting.nsdl.com.

In terms of the provisions of Section 91 of the Companies Act, 2013, read with rule 12 of the Companies (Management and Administration) Rules, 2014 and Regulation 42 of SEBI LODR Regulations, the Register of Members and the Share Transfer Book of the Company will remain closed from Thursday, 19th day of September, 2024 to Thursday, the 26" day of September, 2024 (both days inclusive) for the purpose of AGM.

In compliance with the provisions of Section 108 of the Companies Act, 2013 read with Rule 20 of the Companies (Management and Administration) Rules, 2014, as amended from time to time and Regulation 44 of SEBI (Listing Obligations and Disclosure Requirements) Regulations, 2015, the Company is pleased to provide evoting facility enabling them to cast their vote electronically on the resolutions as set out in the AGM Notice. The Company has availed the e-voting services as provided by National Securities Depository Limited ('NSDL')

The Members of the Company are further informed as follow:

- 1. The remote e-voting period will commence on Monday, September 23, 2024 (from 09:00 a.m. IST) and end on Wednesday, September 25, 2024 (upto 05:00 p.m. IST). The remote e-voting module shall be disabled by NSDL for voting thereafter. Once the vote on a resolution is cast by the Member, the Member shall not be allowed to change it subsequently.
- 2. The voting rights of the members shall be in proportion to the paid-up value of their shares in the total paid-up share capital of the Company carrying voting rights, as on the cut-off date, being September 19, 2024. Shareholders are requested to register their email addresses and mobile numbers with their relevant depositories through their Depository participant.
- A person, whose name is recorded in the register of members or in the register of beneficial owners maintained by the depositories as on the cut-off date, shall be entitled to avail the facility of remote e-voting as well as voting in the general meeting through ballot paper.
- A Member who has casted their vote by remote e-voting prior to the AGM may also participate in the AGM but shall not be entitled to cast their vote again in the
- 5. The facility for voting through ballot papers shall also be made available at the AGM and members attending the meeting who have not already cast their vote by remote e-voting shall be able to exercise their right at the meeting
- Any person who has acquired shares and become member of the Company after dispatch of the Notice may obtain the login id and password for e-voting by sending a request at evoting@nsdl.co.in and admin@skylinerta.com. The members are requested to read the instructions pertaining to remote e-voting printed in the AGM Notice carefully.
- In case of any queries, you may refer the Frequently Asked Questions (FAQs) for members and e-Voting user manual for members available at the download section of www.evoting.nsdl.com or call on toll free no.: 022 - 48867000 or send a request at evoting@nsdl.co.in or contact Ms. Pallavi Mhatre, Senior Manager, National Securities Depository Limited, Trade World, 'A' Wing, 4th Floor, Kamala Mills Compound, Senapati Bapat Marg, Lower Parel, Mumbai -400 013 or contact at telephone nos .:- +91 22 24994545 or contact Company's RTA viz. Skyline Financial Services Pvt. Ltd. at +91-11-40450193-97, and +91-11-26812682-83 or email at compliances@skylinerta.com or to the Company Secretary at secretarial@ravinderheights.com.

By order of the Board of Directors For Ravinder Heights Limited

Renuka Uniyal

Date: September 04, 2024 Place: New Delhi

Company Secretary & Compliance Officer Membership- A71663